

ਅੰਤਕਾ B – ਮਤਦਾਤਾ ਸਿੱਖਿਆ ਅਤੇ ਆਉਟਰੀਚ ਪਲਾਨ ਦਾ ਵੇਰਵਾ

Santa Clara ਕਾਉਂਟੀ ਦੇ ਰਜਿਸਟਰਾਰ ਐਫ਼ ਵੇਟਰਸ (ROV) ਕਾਉਂਟੀ ਦੇ ਨਿਵਾਸੀਆਂ ਵਿੱਚ ਵੋਟਰਾਂ ਦੀ ਸ਼ਮੂਲੀਅਤ ਦੀ ਵੰਨ-ਸੁਵੰਨਤਾ ਲਿਆਉਣ ਲਈ ਵਚਨਬੱਧ ਹਨ। ਮਤਦਾਤਾ ਸਿੱਖਿਆ ਅਤੇ ਆਉਟਰੀਚ ਪਲਾਨ ਉਨ੍ਹਾਂ ਵੱਖ-ਵੱਖ ਗਤੀਵਿਧੀਆਂ ਦੀ ਰੂਪਰੇਖਾ ਦਿੰਦਾ ਹੈ ਜੋ ਭਾਈਚਾਰਕ ਭਾਈਵਾਲੀਆਂ ਨੂੰ ਵਧਾਉਣ, ਜਨਤਕ ਸ਼ਮੂਲੀਅਤ ਦੇ ਮੌਕਿਆਂ ਦਾ ਵਿਸਤਾਰ ਕਰਨ, ਅਤੇ ਵੋਟ ਕੇਂਦਰ ਮਾਡਲ ਨਾਲ ਹੋਣ ਵਾਲੇ ਵੋਟਰ ਦੇ ਤਜਰਬੇ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਸਕਦੀਆਂ ਹਨ। ਵੋਟਰ ਦੇ ਰਜਿਸਟਰੀਕਰਣ ਅਤੇ ਸ਼ਮੂਲੀਅਤ ਨੂੰ ਵਧਾਉਣ ਲਈ ਹਰ ਸਾਲ ਹੇਠ ਲਿਖੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਜਾਂਦੀ ਹੈ।

ਆਉਟਰੀਚ ਦੀਆਂ ਕਿਸਮਾਂ:

- ਪਰੰਪਰਾਗਤ ਆਉਟਰੀਚ: ਹੇਠਾਂ ਸੂਚੀਬੱਧ ਗਤੀਵਿਧੀਆਂ ਵੋਟਰ ਸਿੱਖਿਆ ਅਤੇ ਆਉਟਰੀਚ ਯਤਨਾਂ ਦੀਆਂ ਉਨ੍ਹਾਂ ਕਿਸਮਾਂ ਨੂੰ ਦਰਸਾਉਂਦੀਆਂ ਹਨ ਜਿੰਨਾਂ ਦੀ ਰਜਿਸਟਰਾਰ ਐਫ਼ ਵੇਟਰਸ (ROV) ਯੋਜਨਾ ਬਣਾਉਂਦਾ ਹੈ ਅਤੇ ਨਿਰਧਾਰਤ ਚੋਣਾਂ ਦੀ ਪਰਵਾਹ ਕੀਤੇ ਬਗ਼ੈਰ ਸਾਰਾ ਸਾਲ ਹਿੱਸਾ ਲੈਂਦਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ, ਰਜਿਸਟਰਾਰ ਐਫ਼ ਵੇਟਰਸ (ROV) ਵੋਟਰ ਦੀ ਸਿੱਖਿਆ ਲਈ ਸਾਹਿਤ, ਨਾਗਰਿਕ ਅਤੇ ਸਥਾਨਕ ਸਰਕਾਰੀ ਸੇਮੇ, ਰਜਿਸਟਰਾਰ ਐਫ਼ ਵੇਟਰਸ (ROV) ਦੀ ਬ੍ਰਾਂਡ ਵਾਲੀ ਆਉਟਰੀਚ ਸਮੱਗਰੀਆਂ ਅਤੇ ਜਨਤਾ ਲਈ ਡੂੰਘਾਈ ਨਾਲ ਕੀਤੇ ਗਏ ਵਿਚਾਰ ਵਟਾਂਦਰੇ ਪ੍ਰਦਾਨ ਕਰਦਾ/ਦੀ ਹੈ।
 - ਟੇਬਲਿੰਗ – ਜ਼ਿਆਦਾਤਰ ਆਮ ਆਉਟਰੀਚ ਸਮਾਰੋਹ ਸੇਮੇ, ਸਾਹਿਤ, ਵੋਟਰ ਸਿੱਖਿਆ, ਵੋਟਰ ਰਜਿਸਟ੍ਰੇਸ਼ਨ, ਅਤੇ ਚੋਣ ਅਧਿਕਾਰੀ ਦੀ ਭਰਤੀ ਪ੍ਰਦਾਨ ਕਰਨ ਲਈ ਟੇਬਲਿੰਗ ਦੇ ਤਹਿਤ ਆਉਂਦੇ ਹਨ
 - ਬੂਥਾਂ ਦੀ ਮੇਜ਼ਬਾਨੀ ਕਰਨਾ – ਵੱਡੀ ਮਾਤਰਾ ਵਿੱਚ ਹੋਣ ਵਾਲੇ ਆਉਟਡੋਰ ਸਮਾਰੋਹਾਂ, ਮੇਲਿਆਂ ਅਤੇ ਕੰਵੇਨਸ਼ਨਾਂ ਦੀ ਬੇਨਤੀ ਦੇ ਅਨੁਸਾਰ, ਅਸੀਂ ਸੇਮੇ, ਸਾਹਿਤ, ਵੋਟਰ ਸਿੱਖਿਆ, ਵੋਟਰ ਰਜਿਸਟ੍ਰੇਸ਼ਨ, ਅਤੇ ਚੋਣ ਅਧਿਕਾਰੀ ਦੀ ਭਰਤੀ ਪ੍ਰਦਾਨ ਕਰਦੇ ਹਾਂ
 - ਵੋਟਰ ਰਜਿਸਟ੍ਰੇਸ਼ਨ ਟ੍ਰੇਨਿੰਗ – ਵਿਅਕਤੀਗਤ/ਸੰਗਠਨ ਦੀ ਬੇਨਤੀ ਅਨੁਸਾਰ, ਅਸੀਂ ਇਸ ਬਾਰੇ ਸਿਖਲਾਈ ਪ੍ਰਦਾਨ ਕਰਦੇ ਹਾਂ ਕਿ ਰਾਜ ਦੇ ਸੱਕਤਰ ਤੋਂ ਮਿਲੀ ਸਮੱਗਰੀ ਦੇ ਆਧਾਰ ਤੇ ਵੋਟਰ ਰਜਿਸਟ੍ਰੇਸ਼ਨ ਡਰਾਇਵ ਦੀ ਮੇਜ਼ਬਾਨੀ ਕਿਵੇਂ ਕੀਤੀ ਜਾਵੇ
 - ਵੋਟਰ ਸਿੱਖਿਆ ਪ੍ਰਸਤੁਤੀਆਂ – ਸੰਗਠਨਾਂ ਦੀ ਬੇਨਤੀ ਅਨੁਸਾਰ, ਵੋਟਰ ਸਿੱਖਿਆ ਪ੍ਰਸਤੁਤੀਆਂ ਵਿੱਚ ਵੋਟਰ ਦੀ ਚੋਣ ਅਧਿਨਿਯਮ ਵਿੱਚ ਬਦਲਾਵਾਂ, ਨਾਗਰਿਕ 101, ਵੋਟ ਪਾਉਣ ਸੰਬੰਧੀ ਅਧਿਕਾਰਾਂ, ਅਤੇ ਵੋਟ ਪਾਉਣ ਲਈ ਰਜਿਸਟਰ/ਪ੍ਰੀ-ਰਜਿਸਟਰ ਕਿਵੇਂ ਕੀਤਾ ਜਾਏ, ਸੰਬੰਧੀ ਵਿਸ਼ੇ ਕਵਰ ਕੀਤੇ ਜਾਂਦੇ ਹਨ
 - ਹਾਈ ਸਕੂਲ ਵੋਟਰ ਰਜਿਸਟ੍ਰੇਸ਼ਨ ਡਰਾਇਵ – ਹਾਈ ਸਕੂਲਾਂ ਨਾਲ ਵੋਟਰ ਰਜਿਸਟ੍ਰੇਸ਼ਨ ਡਰਾਇਵ ਦਾ ਆਯੋਜਨ ਕਰਨ ਲਈ ਤਾਲਮੇਲ ਕਰਨਾ ਅਤੇ ਉਨ੍ਹਾਂ ਦੀ ਸਹਾਇਤਾ ਕਰਨਾ
 - ਨੈੱਟਵਰਕਿੰਗ/ਨਾਗਰਿਕ ਸਮਾਰੋਹ – ਭਾਈਚਾਰਕ ਸਮਾਰੋਹਾਂ ਵਿੱਚ ਮੌਜੂਦਗੀ ਅਤੇ ਭਾਈਵਾਲੀ ਅਤੇ ਵੱਖ-ਵੱਖ ਸ਼ਹਿਰ ਦੇ ਚੈਂਬਰ ਐਫ਼ ਕਾਮਰਸ, ਸ਼ਹਿਰੀ ਕੌਂਸਲ ਜ਼ਿਲ੍ਹੇ, ਵਗੈਰਾ ਲਈ ਸਮਾਰੋਹਾਂ ਵਿੱਚ ਸਹਾਇਤਾ ਕਰਨਾ।

- ਵੋਟਰ ਦੀ ਚੋਣ ਅਧਿਨਿਯਮ-ਸੰਬੰਧੀ ਆਉਟਰੀਚ: ਰਜਿਸਟਰਾਰ ਐਂਡ ਵੋਟਰਸ (ROV) ਵੋਟਰ ਦੀ ਚੋਣ ਅਧਿਨਿਯਮ ਅਧੀਨ ਲਾਗੂ ਕੀਤੇ ਗਏ ਬਦਲਾਵਾਂ ਬਾਰੇ ਵੋਟਰਾਂ ਨੂੰ ਜਾਣੂ ਕਰਵਾਉਣਾ ਜਾਰੀ ਰੱਖੇਗਾ। ਹੇਠਾਂ ਸੂਚੀਬੱਧ ਗਤੀਵਿਧੀਆਂ ਆਉਟਰੀਚ ਯਤਨਾਂ ਦੀਆਂ ਉਨ੍ਹਾਂ ਕਿਸਮਾਂ ਨੂੰ ਦਰਸਾਉਂਦੀਆਂ ਹਨ ਜਿੰਨਾਂ ਦੀ ਰਜਿਸਟਰਾਰ ਐਂਡ ਵੋਟਰਸ (ROV) Santa Clara ਕਾਉਂਟੀ ਦੇ ਸਦੱਸਾਂ ਅਤੇ ਸੰਗਠਨਾਂ ਨਾਲ ਮੇਜ਼ਬਾਨੀ ਕਰੇਗਾ, ਵਿੱਚ ਹਿੱਸਾ ਲਵੇਗਾ, ਅਤੇ ਜਿੰਨਾਂ ਨਾਲ ਜੁੜੇਗਾ:
 - ਪ੍ਰਸਤੁਤੀਆਂ
 - ਵਿਚਾਰ-ਵਟਾਂਦਰੇ ਜਾਂ ਸਵਾਲ-ਜਵਾਬ ਸੈਸ਼ਨ
 - ਭਾਈਵਾਲੀ ਦਾ ਨਿਰਮਾਣ (ਭਾਈਚਾਰੇ ਅਧਾਰਤ ਸੰਗਠਨਾਂ (Community Based Organizations, CBOs) ਨਾਲ ਵਿਅਕਤੀਗਤ ਮੀਟਿੰਗਾਂ ਕਰਨਾ)
 - ਵਰਕਸ਼ਾਪ (ਭਾਸ਼ਾ ਅਤੇ ਪਹੁੰਚਨੀਯਤਾ ਸੰਬੰਧੀ ਜ਼ਰੂਰਤਾਂ ਵਾਲੇ ਭਾਈਚਾਰਿਆਂ ਲਈ)
 - ਸਿੱਖਿਆ ਦੇਣ ਵਾਲਿਆਂ ਨੂੰ ਸਿਖਲਾਈ ਦੇਣ ਦੇ ਪ੍ਰੋਗਰਾਮ (TTT) (ਸੁਨੇਹੇ ਨੂੰ ਵਿਅਕਤੀਗਤ ਬਣਾਉਣ ਅਤੇ ਵਧਾਉਣ ਲਈ ਆਉਟਰੀਚ ਸਾਥੀ ਨੂੰ ਸਿਖਲਾਈ ਦੇਣਾ)
 - ਵੋਟ ਪਾਉਣ ਦੇ ਸਾਧਨ/ਮਸ਼ੀਨ ਦਾ ਪ੍ਰਦਰਸ਼ਨ

ਬ੍ਰਾਂਡਿੰਗ/ਸੁਨੇਹਾ: Santa Clara ਕਾਉਂਟੀ ਨੇ ਵੋਟ ਕੇਂਦਰਾਂ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੋਚਿਆ-ਸਮਝਿਆ ਫੈਸਲਾ ਲਿਆ ਹੈ, ਜਿਸ ਵਿੱਚ ਹਰੇਕ ਵੋਟਰ ਦੁਆਰਾ ਡਾਕ-ਰਾਹੀਂ-ਵੋਟ ਬੈਲਟ ਪ੍ਰਾਪਤ ਕਰਨ ਬਾਰੇ ਜਾਣਕਾਰੀ ਸ਼ਾਮਲ ਹੈ। ਰਜਿਸਟਰਾਰ ਐਂਡ ਵੋਟਰਸ (ROV) ਵੋਟਰ ਦੀ ਚੋਣ ਅਧਿਨਿਯਮ ਰਾਹੀਂ ਪ੍ਰਭਾਵਿਤ ਹੋਏ ਵੋਟਰਾਂ ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖੇਗਾ: ਉਹ ਵੋਟਰ ਜੋ ਵਿਅਕਤੀਗਤ ਤੌਰ ਤੇ ਵੋਟ ਪਾਉਣਾ ਪਸੰਦ ਕਰਦੇ ਹਨ।